

ਤੁਰੰਤ ਰਿਲੀਜ਼ ਲਈ

ਸਿਟੀ ਨੇ ਲੋਕਲ ਐਕਸੈਸੀਬਿਲਿਟੀ ਚੈਂਪੀਅਨਾਂ ਨੂੰ 2021 ਦੇ ਐਕਸੈਸੀਬਿਲਿਟੀ ਅਵਾਰਡਸ ਦੇ ਜੇਤੂਆਂ ਵਜੋਂ ਸਨਮਾਨਿਤ ਕੀਤਾ

ਬ੍ਰੈਂਪਟਨ, ਓਨਟਾਰੀਓ (3 ਜੂਨ, 2021) – ਕੱਲ੍ਹ, [ਨੈਸ਼ਨਲ ਐਕਸੈਸੀਬਿਲਿਟੀ ਵੀਕ \(National AccessAbility Week\)](#) ਦੇ ਦੌਰਾਨ, ਸਿਟੀ ਆਫ ਬ੍ਰੈਂਪਟਨ ਨੇ ਆਪਣੇ 2021 ਦੇ ਐਕਸੈਸੀਬਿਲਿਟੀ ਅਵਾਰਡਸ (Accessibility Awards) ਦੇ ਜੇਤੂਆਂ ਦਾ ਐਲਾਨ ਕੀਤਾ। ਸਨਮਾਨਿਤ ਕੀਤੇ ਗਏ ਵਿਅਕਤੀਆਂ ਅਤੇ ਸੰਗਠਨਾਂ ਨੇ, ਅਪਾਹਜਪੁਣੇ ਵਾਲੇ ਲੋਕਾਂ ਦੀ ਪਹੁੰਚ ਯੋਗਤਾ ਅਤੇ ਸ਼ਮੂਲੀਅਤ ਲਈ ਵਚਨਬੱਧਤਾ ਦਰਸਾਈ ਹੈ ਅਤੇ ਉਹ ਬ੍ਰੈਂਪਟਨ ਦੀ ਕਮਿਊਨਿਟੀ ਨੂੰ ਫਾਇਦਾ ਪਹੁੰਚਾਉਣ ਲਈ ਕੰਮ ਕਰ ਰਹੇ ਹਨ।

ਅੱਜ ਦੀ ਬ੍ਰੈਂਪਟਨ ਸਿਟੀ ਕਾਉਂਸਿਲ (Brampton City Council) ਦੀ ਮੀਟਿੰਗ ਵਿੱਚ, ਹੇਠਾਂ ਲਿਖੇ ਐਕਸੈਸੀਬਿਲਿਟੀ ਚੈਂਪੀਅਨਾਂ ਨੂੰ ਸਨਮਾਨਿਤ ਕੀਤਾ ਗਿਆ ਸੀ:

ਮਿਸ਼ੇਲ ਮੈਕਲੇਇਡ – ਕਮਿਊਨਿਟੀ ਮੈਂਬਰ ਸ਼੍ਰੇਣੀ

ਮਿਸ਼ੇਲ (Michelle), ਕਮਿਊਨਿਟੀ ਵਿੱਚ ਅਰਥਪੂਰਣ ਢੰਗ ਨਾਲ ਏਕੀਕ੍ਰਿਤ ਹੋਣ ਲਈ, ਮਨਪਰਚਾਵੇ, ਖਾਲੀ ਸਮੇਂ ਅਤੇ ਜ਼ਿੰਦਗੀ ਸਬੰਧੀ ਕੁਸ਼ਲਤਾਵਾਂ ਵਿਕਸਿਤ ਕਰਨ ਅਤੇ ਆਤਮਨਿਰਭਰ ਬਣਨ ਵਿੱਚ ਕਲਾਈਟਾਂ ਦੀ ਮਦਦ ਕਰਦੀ ਹੈ। ਉਹ ਉਹਨਾਂ ਦੀ ਹਿਮਾਇਤ ਕਰਦੀ ਹੈ ਅਤੇ ਉਸਦਾ ਉਦੇਸ਼ ਉਹਨਾਂ ਦੀ ਜੀਵਨ ਕੁਆਲਿਟੀ ਵਿੱਚ ਸੁਧਾਰ ਕਰਨਾ ਹੈ। ਮਿਸ਼ੇਲ ਨੂੰ ਰੁਕਾਵਟਾਂ ਦੀ ਰੋਕਥਾਮ ਅਤੇ ਉਹਨਾਂ ਨੂੰ ਦੂਰ ਕਰਨ; ਅਪਾਹਜਪੁਣੇ ਵਾਲੇ ਲੋਕਾਂ ਨੂੰ ਸਹਿਜ ਮਹਿਸੂਸ ਕਰਾਉਣ; ਅਪਾਹਜਪੁਣੇ ਵਾਲੇ ਲੋਕਾਂ ਲਈ ਰੋਜ਼ਗਾਰ ਸਬੰਧੀ ਸਹਾਇਤਾ ਪ੍ਰਦਾਨ ਕਰਨ; ਉਹਨਾਂ ਨੂੰ ਖਾਸ ਗਾਹਕ ਸੇਵਾ ਪ੍ਰਦਾਨ ਕਰਨ; ਅਤੇ ਆਤਮਨਿਰਭਰਤਾ ਨਾਲ ਜਿਓਣ ਵਿੱਚ ਸਹਾਇਤਾ ਪ੍ਰਦਾਨ ਕਰਨ ਲਈ ਸਨਮਾਨਿਤ ਕੀਤਾ ਗਿਆ ਹੈ।

ਕੈਰੀਜ ਪਲੇਸ ਐਟਿਜਮ ਸਰਵਿਸਿਜ਼ – ਕਮਿਊਨਿਟੀ ਸੰਗਠਨ ਜਾਂ ਗੈਰ-ਲਾਭ ਸ਼੍ਰੇਣੀ

ਕੈਰੀਜ ਪਲੇਸ ਐਟਿਜਮ ਸਰਵਿਸਿਜ਼ (Kerry's Place Autism Services) ਨੇ ਮਨਪਰਚਾਵੇ ਵਾਲੀਆਂ ਥਾਵਾਂ ਵਿੱਚ ਹਿੱਸਾ ਲੈਣ ਵਰਗੀਆਂ ਰੁਕਾਵਟਾਂ ਨੂੰ ਦੂਰ ਕਰਨ ਸਮੇਤ, ਬ੍ਰੈਂਪਟਨ ਦੀ ਕਮਿਊਨਿਟੀ ਲਈ ਆਪਣੀਆਂ ਸੇਵਾਵਾਂ ਅਤੇ ਸਹਾਇਤਾ ਵਿੱਚ ਵਾਧਾ ਕਰਨਾ ਜਾਰੀ ਰੱਖਿਆ, ਖਾਸ ਕਰਕੇ ਐਟਿਜਮ ਸਪੈਕਟਰਮ ਡਿਸਆਰਡਰ (Autism Spectrum Disorder) ਵਾਲੇ ਵਿਅਕਤੀਆਂ ਲਈ ਪਹੁੰਚ ਯੋਗਤਾ ਨੂੰ ਵਧਾਉਣ ਤੇ ਧਿਆਨ ਕੇਂਦਰਿਤ ਕਰਨ ਵਿੱਚ। ਕੋਵਿਡ-19 (COVID-19) ਮਹਾਂਮਾਰੀ ਦੇ ਦੌਰਾਨ, ਕੈਰੀਜ ਪਲੇਸ ਨੇ ਸੁਰੱਖਿਅਤ ਅਤੇ ਅਰਥਪੂਰਣ ਢੰਗ ਨਾਲ ਕਮਿਊਨਿਟੀ ਭਾਗੀਦਾਰੀ ਨੂੰ ਕਾਇਮ ਰੱਖਣ ਲਈ ਕਈ ਥਾਵਾਂ ਨੂੰ ਸ਼ਾਮਲ ਕੀਤਾ। ਉਹਨਾਂ ਨੂੰ ਰੁਕਾਵਟਾਂ ਦੀ ਰੋਕਥਾਮ ਅਤੇ ਉਹਨਾਂ ਨੂੰ ਦੂਰ ਕਰਨ; ਅਪਾਹਜਪੁਣੇ ਵਾਲੇ ਲੋਕਾਂ ਨੂੰ ਸਹਿਜ ਮਹਿਸੂਸ ਕਰਾਉਣ; ਪਹੁੰਚ ਯੋਗਤਾ ਅੰਬੈਸਡਰ ਵਜੋਂ ਕੰਮ ਕਰਨ; ਅਪਾਹਜਪੁਣੇ ਵਾਲੇ ਲੋਕਾਂ ਲਈ ਰੋਜ਼ਗਾਰ ਸਬੰਧੀ ਸਹਾਇਤਾ ਪ੍ਰਦਾਨ ਕਰਨ; ਉਹਨਾਂ ਨੂੰ ਖਾਸ ਗਾਹਕ ਸੇਵਾ ਪ੍ਰਦਾਨ ਕਰਨ; ਅਤੇ ਆਤਮਨਿਰਭਰਤਾ ਨਾਲ ਜਿਓਣ ਵਿੱਚ ਸਹਾਇਤਾ ਪ੍ਰਦਾਨ ਕਰਨ ਲਈ ਸਨਮਾਨਿਤ ਕੀਤਾ ਗਿਆ ਹੈ।

ਸੀ.ਐਸ.ਆਰ. ਵੈਲਥ ਮੈਨੇਜਮੈਂਟ – ਬ੍ਰੈਂਪਟਨ ਬਿਜਨੇਸ ਸ਼੍ਰੇਣੀ

ਫ੍ਰੈਂਕ ਗਾਸਪਰ (Frank Gasper), ਰਜਿਸਟਰਡ ਡਿਸਐਬਿਲਿਟੀ ਸੇਵਿੰਗਸ ਪਲਾਨਸ (ਆਰ.ਡੀ.ਐਸ.ਪੀ.) (Registered Disability Savings Plans) (RDSPs) ਵਿੱਚ ਮੁਹਾਰਤ ਵਾਲੇ ਇੱਕ ਫਾਈਨੈਂਸ਼ੀਅਲ ਐਡਵਾਈਜ਼ਰ ਹਨ। ਉਹਨਾਂ ਨੂੰ ਅਪਾਹਜਪੁਣੇ ਵਾਲੇ ਲੋਕਾਂ ਨੂੰ ਸਹਿਜ ਮਹਿਸੂਸ ਕਰਾਉਣ ਅਤੇ ਉਹਨਾਂ ਨੂੰ ਖਾਸ ਗਾਹਕ ਸੇਵਾ ਪ੍ਰਦਾਨ ਕਰਨ ਲਈ ਸਨਮਾਨਿਤ ਕੀਤਾ ਗਿਆ ਹੈ। ਉਹ ਕਈ ਲੋਕਾਂ ਕੋਲ ਗਏ, ਸੁਚੇਤਤਾ ਫੈਲਾਉਣ ਲਈ ਸੈਸ਼ਨ ਆਯੋਜਿਤ ਕੀਤੇ ਅਤੇ ਉਹ ਅਜਿਹੀ ਪ੍ਰੋਫਾਈਲ, ਜੋ ਆਰਥਿਕ ਤੌਰ ਤੇ ਸਥਿਰ ਭਵਿੱਖ ਨੂੰ ਯਕੀਨੀ ਬਣਾਵੇ, ਬਣਾਉਣ ਅਤੇ ਉਸਨੂੰ ਅਨੁਕੂਲਿਤ ਕਰਨ ਲਈ ਹਰੇਕ ਵਿਅਕਤੀ ਨਾਲ ਮਿਲ ਕੇ ਕੰਮ ਕਰਨ ਵਾਸਤੇ ਖੁਦ ਨੂੰ ਸਮਰਪਿਤ ਕਰਕੇ, ਅਪਾਹਜਪੁਣੇ ਵਾਲੇ ਲੋਕਾਂ ਨੂੰ ਬਿਹਤਰ ਮੌਕੇ ਪ੍ਰਦਾਨ ਕਰਨ ਦਾ ਯਤਨ ਕਰਦੇ ਹਨ।

ਐਮਬਰੇਸ – ਐਕਸੈਸੀਬਿਲਿਟੀ ਪ੍ਰੋਗਰਾਮ/ਇਨੀਸ਼ੀਏਟਿਵ ਸ਼੍ਰੇਣੀ

ਮਿਸ਼ੇਲ ਬੁਕਲੈਂਡ (Michelle Buckland) ਨੇ 2010 ਵਿੱਚ ਐਮਬਰੇਸ (EMBRACE) ਦੀ ਸਥਾਪਨਾ ਕੀਤੀ ਸੀ। ਉਹਨਾਂ ਨੇ ਲੋਕਾਂ ਦੀਆਂ ਕੁਸ਼ਲਤਾਵਾਂ ਨੂੰ ਉਜਾਗਰ ਕਰਨ ਲਈ ਇਸਦੀ ਸਥਾਪਨਾ ਕੀਤੀ ਸੀ, ਤਾਂ ਜੋ ਉਹ ਆਪਣੀਆਂ ਯੋਗਤਾਵਾਂ ਅਤੇ ਸ਼ਕਤੀਆਂ ਨੂੰ ਸ਼ਾਮਲ ਕਰ ਸਕਣ। ਨਾਲ ਹੀ ਉਹਨਾਂ ਨੇ ਨਿੱਜੀ ਅਤੇ ਪੇਸ਼ਾਵਰ ਵਿਕਾਸ, ਪਹੁੰਚ ਯੋਗਤਾ ਸ਼ਮੂਲੀਅਤ ਅਤੇ ਪ੍ਰਭਾਵਸ਼ਾਲੀ ਸਪੀਚਾਂ ਦੇ ਦੁਆਰਾ, ਉਹਨਾਂ ਨੂੰ ਉਹਨਾਂ ਦੇ ਟੀਚਿਆਂ ਤੱਕ ਪਹੁੰਚਣ ਵਾਸਤੇ ਪ੍ਰੇਰਿਤ ਕਰਨ ਲਈ ਇਸਦੀ ਸਥਾਪਨਾ ਕੀਤੀ। ਮਿਸ਼ੇਲ, ਅੰਬੈਸਡਰ ਅਤੇ ਐਡਵੋਕੇਟ ਬਣਨ ਲਈ ਸਮਰਪਿਤ ਹੈ ਅਤੇ ਉਹਨਾਂ ਦਾ ਸਿਧਾਂਤ ਹੈ, “ਜਿੰਦਗੀਭਰ ਸਾਡੀਆਂ ਸੀਮਾਵਾਂ ਸਿਰਫ ਉਹੀ ਹੁੰਦੀਆਂ ਹਨ, ਜੋ ਅਸੀਂ ਜਾਣਬੁੱਝ ਕੇ ਤੈਅ ਕਰਦੇ ਹਾਂ।” ਮਿਸ਼ੇਲ ਨੂੰ ਰੁਕਾਵਟਾਂ ਦੀ ਰੋਕਥਾਮ ਅਤੇ ਉਹਨਾਂ ਨੂੰ ਦੂਰ ਕਰਨ; ਅਪਾਹਜਪੁਣੇ ਵਾਲੇ ਲੋਕਾਂ ਨੂੰ ਸਹਿਜ ਮਹਿਸੂਸ ਕਰਾਉਣ; ਅਪਾਹਜਪੁਣੇ ਵਾਲੇ ਲੋਕਾਂ ਲਈ ਰੋਜ਼ਗਾਰ ਸਬੰਧੀ ਸਹਾਇਤਾ ਪ੍ਰਦਾਨ ਕਰਨ ਲਈ ਸਨਮਾਨਿਤ ਕੀਤਾ ਗਿਆ ਹੈ।

ਬ੍ਰੈਂਪਟਨ ਇੱਕ ਮੋਜੈਕ ਹੈ ਅਤੇ ਸਿਟੀ ਆਫ ਬ੍ਰੈਂਪਟਨ, ਆਪਣੀ ਵੰਨ-ਸੁਵੰਨੀ ਕਮਿਊਨਿਟੀ ਵਿੱਚ ਸਾਰਿਆਂ ਲਈ, ਪਹੁੰਚ ਯੋਗਤਾ ਅਤੇ ਸ਼ਮੂਲੀਅਤ ਦੀ ਮਜ਼ਬੂਤ ਭਾਵਨਾ ਨੂੰ ਵਧਾਉਣ ਦੇ ਮੌਕੇ ਪਛਾਣਨ ਲਈ ਸਮਰਪਿਤ ਹੈ। 2018 ਵਿੱਚ ਸ਼ੁਰੂ ਕੀਤੇ ਗਏ, ਐਕਸੈਸੀਬਿਲਿਟੀ ਅਵਾਰਡਸ, ਰੁਕਾਵਟਾਂ ਦੀ ਰੋਕਥਾਮ ਅਤੇ ਉਹਨਾਂ ਨੂੰ ਦੂਰ ਕਰਨ; ਅਪਾਹਜਪੁਣੇ ਵਾਲੇ ਲੋਕਾਂ ਨੂੰ ਸਹਿਜ ਮਹਿਸੂਸ ਕਰਾਉਣ; ਪਹੁੰਚ ਯੋਗਤਾ ਅੰਬੈਸਡਰ ਵਜੋਂ ਕੰਮ ਕਰਨ; ਅਪਾਹਜਪੁਣੇ ਵਾਲੇ ਲੋਕਾਂ ਲਈ ਰੋਜ਼ਗਾਰ ਸਬੰਧੀ ਸਹਾਇਤਾ ਪ੍ਰਦਾਨ ਕਰਨ; ਉਹਨਾਂ ਨੂੰ ਖਾਸ ਗਾਹਕ ਸੇਵਾ ਪ੍ਰਦਾਨ ਕਰਨ; ਅਤੇ ਆਤਮਨਿਰਭਰਤਾ ਨਾਲ ਜਿਓਣ ਵਿੱਚ ਸਹਾਇਤਾ ਪ੍ਰਦਾਨ ਕਰਨ ਵਾਲੇ ਐਕਸੈਸੀਬਿਲਿਟੀ ਚੈਂਪੀਅਨਾਂ ਦੀਆਂ ਉਪਲਬਧੀਆਂ ਅਤੇ ਉਹਨਾਂ ਵੱਲੋਂ ਦਿੱਤੇ ਯੋਗਦਾਨਾਂ ਨੂੰ, ਇਸ ਸਾਲ ਨਵੀਂ ਸ਼੍ਰੇਣੀ, ਪਹੁੰਚ ਯੋਗ ਪ੍ਰੋਗਰਾਮਾਂ ਜਾਂ ਪਹਿਲਕਦਮੀਆਂ ਨੂੰ ਉਜਾਗਰ ਕਰਦੇ ਹਨ।

ਸਿਟੀ ਅਤੇ ਇਸਦੀ [ਐਕਸੈਸੀਬਿਲਿਟੀ ਐਡਵਾਈਜਰੀ ਕਮੇਟੀ \(Accessibility Advisory Committee\)](#) ਇਹ ਯਕੀਨੀ ਬਣਾਉਣ ਲਈ ਵਚਨਬੱਧ ਹਨ ਕਿ ਹਰ ਉਮਰ ਅਤੇ ਯੋਗਤਾਵਾਂ ਵਾਲੇ ਲੋਕਾਂ ਨੂੰ ਬ੍ਰੈਂਪਟਨ ਵਿੱਚ ਰਹਿਣ, ਕੰਮ ਕਰਨ, ਖੇਡਣ, ਆਉਣ ਅਤੇ ਨਿਵੇਸ਼ ਕਰਨ ਦੇ ਬਰਾਬਰ ਮੌਕੇ ਮਿਲਦੇ ਹਨ। ਸਿਟੀ ਵਿਖੇ ਐਕਸੈਸੀਬਿਲਿਟੀ ਬਾਰੇ ਹੋਰ ਜਾਣਕਾਰੀ ਲਈ, www.brampton.ca ਤੇ ਜਾਓ।

ਐਕਸੈਸੀਬਿਲਿਟੀ ਅਵਾਰਡਸ ਬਾਰੇ ਹੋਰ ਜਾਣਕਾਰੀ ਅਤੇ ਜੇਤੂਆਂ ਬਾਰੇ ਹੋਰ ਜਾਣਨ ਲਈ, www.brampton.ca ਤੇ ਜਾਓ।

ਹਵਾਲੇ

“ਬ੍ਰੈਂਪਟਨ ਇੱਕ ਮੋਜੈਕ ਹੈ ਅਤੇ ਸਿਟੀ, ਸਾਡੀ ਵੰਨ-ਸੁਵੰਨੀ ਕਮਿਊਨਿਟੀ ਵਿੱਚ ਸਾਰਿਆਂ ਲਈ, ਪਹੁੰਚ ਯੋਗਤਾ ਅਤੇ ਸ਼ਮੂਲੀਅਤ ਦੀ ਮਜ਼ਬੂਤ ਭਾਵਨਾ ਨੂੰ ਵਧਾਉਣ ਲਈ ਸਮਰਪਿਤ ਹੈ। 2021 ਦੇ ਐਕਸੈਸੀਬਿਲਿਟੀ ਅਵਾਰਡ ਜੇਤੂਆਂ ਦਾ ਧੰਨਵਾਦ, ਜੋ ਬ੍ਰੈਂਪਟਨ ਵਿੱਚ ਪਹੁੰਚ ਯੋਗਤਾ ਲਈ ਚੈਂਪੀਅਨ ਵਜੋਂ ਕੰਮ ਕਰ ਰਹੇ ਹਨ ਅਤੇ ਨਿਵਾਸੀਆਂ ਦਾ ਵੀ ਧੰਨਵਾਦ, ਜਿਹਨਾਂ ਨੇ ਉਹਨਾਂ ਦਾ ਨਾਮਾਕਫ ਕਰਕੇ ਉਹਨਾਂ ਦੇ ਯਤਨਾਂ ਨੂੰ ਸਨਮਾਨਿਤ ਕੀਤਾ। ਸਾਡੀ ਸਿਟੀ ਨੂੰ ਸਾਰਿਆਂ ਲਈ ਸ਼ਮੂਲੀਅਤ ਵਾਲਾ ਬਣਾਉਣ ਲਈ ਸਮੁੱਚੀ ਕਮਿਊਨਿਟੀ ਨੂੰ ਯਤਨ ਕਰਨਾ ਪੈਂਦਾ ਹੈ।”

- ਪੈਟਰਿਕ ਬ੍ਰਾਊਨ (Patrick Brown), ਮੇਅਰ, ਸਿਟੀ ਆਫ ਬ੍ਰੈਂਪਟਨ

“ਸਿਟੀ ਆਫ ਬ੍ਰੈਂਪਟਨ ਅਤੇ ਰੀਜਨ ਆਫ ਪੀਲ ਦੀ ਐਕਸੈਸੀਬਿਲਿਟੀ ਐਡਵਾਈਜਰੀ ਕਮੇਟੀ ਦੇ ਮੈਂਬਰ ਵਜੋਂ, ਮੈਨੂੰ ਮਾਣ ਹੈ ਕਿ ਬ੍ਰੈਂਪਟਨ ਵਾਸੀ, ਸਾਡੀ ਕਮਿਊਨਿਟੀ ਨੂੰ ਸਾਰਿਆਂ ਲਈ ਵੱਧ ਪਹੁੰਚ ਯੋਗ ਅਤੇ ਸ਼ਮੂਲੀਅਤ ਵਾਲਾ ਬਣਾਉਣ ਵਾਸਤੇ ਕੰਮ ਕਰ ਰਹੇ ਹਨ। ਇਹ ਅਵਾਰਡ ਜੇਤੂ, ਵੰਨ-ਸੁਵੰਨਤਾ ਦੇ ਚੈਂਪੀਅਨ ਹਨ ਅਤੇ ਉਹਨਾਂ ਦਾ ਕੰਮ, ਸਾਡੇ ਸ਼ਹਿਰ ਵਿੱਚ ਤਬਦੀਲੀ ਲਿਆ ਰਿਹਾ ਹੈ। ਇਕੱਠੇ ਕੰਮ ਕਰਨਾ ਜਾਰੀ ਰੱਖ ਕੇ, ਅਸੀਂ ਹਰ ਯੋਗਤਾਵਾਂ ਵਾਲੇ ਲੋਕਾਂ ਲਈ ਬ੍ਰੈਂਪਟਨ ਨੂੰ ਵੱਧ ਪਹੁੰਚ ਯੋਗ ਬਣਾ ਸਕਦੇ ਹਾਂ।”

- ਪੈਟ ਫੋਰਟਿਨੀ (Pat Fortini), ਰੀਜਨਲ ਕਾਉਂਸਲਰ, ਵਾਰਡਸ 7 ਅਤੇ 8; ਮੈਂਬਰ, ਸਿਟੀ ਆਫ ਬ੍ਰੈਂਪਟਨ ਐਕਸੈਸੀਬਿਲਿਟੀ ਐਡਵਾਈਜਰੀ ਕਮੇਟੀ; ਮੈਂਬਰ, ਰੀਜਨ ਆਫ ਪੀਲ ਐਕਸੈਸੀਬਿਲਿਟੀ ਐਡਵਾਈਜਰੀ ਕਮੇਟੀ

“ਸਿਟੀ ਆਫ ਬ੍ਰੈਮਪਟਨ ਵਿਖੇ, ਅਸੀਂ ਟਰਮ ਆਫ ਕਾਉਂਸਿਲ ਪ੍ਰਾਇਰਟੀ: ਬ੍ਰੈਮਪਟਨ ਇੱਕ ਮੇਜ਼ੈਕ ਹੈ, ਨੂੰ ਅੱਗੇ ਵਧਾਉਣ ਲਈ ਅਤੇ ਇਹ ਯਕੀਨੀ ਬਣਾਉਣ ਲਈ ਵਚਨਬੱਧ ਹਾਂ ਕਿ ਹਰ ਉਮਰ ਅਤੇ ਯੋਗਤਾਵਾਂ ਵਾਲੇ ਲੋਕਾਂ ਨੂੰ ਬਰਾਬਰ ਮੌਕੇ ਮਿਲਦੇ ਹਨ। 2021 ਦੇ ਐਕਸੈਸੀਬਿਲਿਟੀ ਅਵਾਰਡ ਜੇਤੂਆਂ ਦਾ ਧੰਨਵਾਦ, ਜੋ ਬ੍ਰੈਮਪਟਨ ਵਿੱਚ ਪਹੁੰਚ ਯੋਗਤਾ ਨੂੰ ਵਧਾਉਣ ਵਿੱਚ ਸਾਡੀ ਮਦਦ ਕਰ ਰਹੇ ਹਨ। ਇਸ ਨੈਸ਼ਨਲ ਐਕਸੈਸੀਬਿਲਿਟੀ ਵੀਕ, ਸਿਟੀ ਨੂੰ ਉਹਨਾਂ ਵਿਅਕਤੀਆਂ, ਕਾਰੋਬਾਰੀਆਂ ਅਤੇ ਸੰਗਠਨਾਂ ਨੂੰ ਸਨਮਾਨਿਤ ਕਰਨ ਤੇ ਮਾਣ ਹੈ, ਜੋ ਅਪਾਹਜਪੁਣੇ ਵਾਲੇ ਲੋਕਾਂ ਦੀ ਪਹੁੰਚ ਯੋਗਤਾ ਅਤੇ ਸ਼ਮੂਲੀਅਤ ਲਈ ਵਚਨਬੱਧ ਹਨ।”

- ਡੇਵਿਡ ਬੈਰਿਕ (David Barrick), ਚੀਫ ਐਡਮਿਨਿਸਟ੍ਰੇਟਿਵ ਅਫਸਰ, ਸਿਟੀ ਆਫ ਬ੍ਰੈਮਪਟਨ

-30-

ਕੈਨੇਡਾ ਵਿੱਚ ਸਭ ਤੋਂ ਵੱਧ ਤੇਜ਼ੀ ਨਾਲ ਵਧਣ ਵਾਲੇ ਸ਼ਹਿਰਾਂ ਵਿੱਚੋਂ ਇੱਕ ਦੇ ਤੌਰ ਤੇ, ਬ੍ਰੈਮਪਟਨ 70,000 ਲੋਕਾਂ ਅਤੇ 75,000 ਕਾਰੋਬਾਰੀਆਂ ਦਾ ਘਰ ਹੈ। ਅਸੀਂ ਜੋ ਵੀ ਕਰਦੇ ਹਾਂ, ਲੋਕਾਂ ਨੂੰ ਧਿਆਨ ਵਿੱਚ ਰੱਖ ਕੇ ਕਰਦੇ ਹਾਂ। ਅਸੀਂ ਸਾਡੇ ਵੱਨ-ਸੁਵੱਨੇ ਭਾਈਚਾਰਿਆਂ ਤੋਂ ਸਰਗਰਮ ਹੁੰਦੇ ਹਾਂ, ਅਸੀਂ ਨਿਵੇਸ਼ ਨੂੰ ਆਕਰਸ਼ਿਤ ਕਰਦੇ ਹਾਂ ਅਤੇ ਅਸੀਂ ਤਕਨੀਕ ਅਤੇ ਵਾਤਾਵਰਣ ਸਬੰਧੀ ਨਵੀਨਤਾ ਨੂੰ ਅੱਗੇ ਵਧਾਉਣ ਦੇ ਸਫਰ ਤੇ ਹਾਂ। ਅਸੀਂ ਇੱਕ ਅਜਿਹਾ ਸਿਹਤਮੰਦ ਸ਼ਹਿਰ ਬਣਾਉਣ ਵਿੱਚ ਉੱਨਤੀ ਲਈ ਭਾਈਵਾਲੀ ਕਰਦੇ ਹਾਂ, ਜੋ ਸੁਰੱਖਿਅਤ, ਸਥਿਰ ਅਤੇ ਸਫਲ ਹੋਵੇ। ਸਾਡੇ ਨਾਲ [Twitter](#), [Facebook](#), ਅਤੇ [Instagram](#) ਤੇ ਜੁੜੋ। www.brampton.ca ਤੇ ਹੋਰ ਜਾਣੋ।

ਮੀਡੀਆ ਸੰਪਰਕ

ਮੋਨਿਕਾ ਦੁੱਗਲ (Monika Duggal)

ਕੋਆਰਡੀਨੇਟਰ, ਮੀਡੀਆ ਐਂਡ ਕਮਿਊਨਿਟੀ ਐਂਗੇਜਮੈਂਟ

ਸਟ੍ਰੈਟਜਿਕ ਕਮਿਊਨਿਕੇਸ਼ਨ

ਸਿਟੀ ਆਫ ਬ੍ਰੈਮਪਟਨ

905-874-3426 | Monika.Duggal@brampton.ca